

# ਹੋਰ ਵਿਚਾਰ, 1

## ਪਾਪ

ਰੋਜ਼ ਚੱਲਣ ਤੋਂ ਭਾਵ ਖੁਦਾ ਨਾਲ ਕੰਮ ਕਰਨਾ, ਖੁਦਾ ਨਾਲ ਸੁੜਨਾ, ਖੁਦਾ ਨੂੰ ਸਮਝਣਾ, ਖੁਦਾ ਦੀ ਗੱਲ ਮੰਨਣਾ ਅਤੇ ਖੁਦਾ ਦੀ ਵਡਿਆਈ ਕਰਨਾ ਹੈ। ਸਾਨੂੰ ਅਜਿਹਾ ਕਰਣ ਤੋਂ ਕੌਣ ਰੋਕਦਾ ਹੈ? ਮੁਜਰਮ ਤਾਂ ਪਾਪ ਹੈ। ਹੋਰ ਸਭ ਗਲਤੀਆਂ ਪਾਪ ਦੇ ਸਿਰਫ ਲੱਛਣ ਹਨ। ਪਾਪ ਖੁਦਾ ਦੇ ਖਿਲਾਫ਼ ਹੈ, ਉਸਦੇ ਪਿਆਰ ਦੇ ਵਿਰੁਧ ਹੈ, ਉਸ ਦੀ ਸਰ੍ਹਾ ਦੇ ਵਿਰੁਧ ਹੈ। ਖੁਦਾ ਪਾਪ ਨੂੰ ਨਫਰਤ ਕਰਦਾ ਹੈ। ਅਸਲ ਰੂਹਾਨੀਅਤ ਦੀ ਬੁਨਿਆਦੀ ਪਛਾਣ ਪਾਪ ਬਾਰੇ ਡੂੰਘੀ ਜਾਗਰੂਕਤਾ ਹੈ। ਯਿਸੂ ਪਾਪੀਆਂ ਨੂੰ ਬਚਾਉਣ ਲਈ ਆਇਆ। ਸਾਡੇ ਪਾਪ ਸਾਨੂੰ ਖੁਦਾ ਤੋਂ ਅੱਡ ਕਰਦੇ ਹਨ। ਲੋਕ ਪਾਪ ਵਿਚ ਮੁਰਦਾ ਹਨ (ਅਫਸੀਆਂ 2: 1)। ਮੁਰਦਿਆਂ ਨੂੰ ਇਲਾਜ ਦੀ ਨਹੀਂ ਜਿੰਦਗੀ ਦੀ ਲੋੜ ਹੁੰਦੀ ਹੈ। ਮਸੀਹੀਅਤ ਇਕ ਬੁਸਥਬਰੀ ਹੈ (ਫਲਸਫੇ ਤੋਂ ਕਿਤੇ ਵਧ ਕੇ)। ਸਿਰਫ ਮਸੀਹੀਅਤ ਹੀ ਅਸਲ ਮੁਸ਼ਕਿਲ ਭਾਵ ਪਾਪ ਨਾਲ ਨਜ਼ਿਨਦੀ ਹੈ! ਪਾਪ 100 ਫੀਸਦੀ ਨਰਕ ਦੀ ਸਜ਼ਾ ਹੈ। ਯਿਸੂ 100 ਫੀਸਦੀ ਮੁਕਤੀਦਾਤਾ ਹੈ। ਲੰਦਨ ਟਾਈਮਜ਼ ਦੇ ਇਕ ਲੇਖਕ ਨੂੰ, ਜਿਹੜਾ ਆਪਣੇ ਹਰ ਸੰਪਾਦਕੀ ਨੂੰ ਇਸ ਸਵਾਲ ਨਾਲ ਮੁਕਾਉਂਦਾ ਸੀ ਕਿ “ਦੁਨੀਆਂ ਨੂੰ ਕੀ ਹੋ ਗਿਆ ਹੈ?” ਜਵਾਬ ਵਿਚ ਜੀ. ਕੇ. ਚੈਸਟਰਟਨ ਨੇ ਖੂਬ ਕਿਹਾ ਸੀ:

ਸੰਪਾਦਕ ਸਾਹਿਬ:  
ਦੁਨੀਆਂ ਨੂੰ ਕੀ ਹੋ ਗਿਆ ਹੈ? ਮੈਂ ਹਾਂ।

ਤੁਹਾਡਾ ਵਿਸਵਾਸਪਾਤਰ  
ਜੀ. ਕੇ. ਚੈਸਟਰਟਨ<sup>1</sup>

ਪਾਪ ਦਾ ਇਲਾਜ ਨਹੀਂ ਹੈ। ਮਨੋਵਿਗਿਆਨ ਪ੍ਰਾਣ, ਪਾਪ ਜਾਂ ਮੁਕਤੀ ਦੀ ਗੱਲ ਨਹੀਂ ਕਰ ਸਕਦਾ। ਪਾਪ ਅੱਜ ‘‘ਬਾਹਰ’’ ਹੋ ਗਿਆ ਹੈ। ਲੋਕਾਂ ਨੂੰ ਬਾਈਬਲ ਦੇ ਪ੍ਰਚਾਰ ਤੋਂ ਛੁੱਟ ਕਿਸੇ ਹੋਰ ਗੱਲ ਨਾਲ ਠੋਕਰ ਨਹੀਂ ਲਗਦੀ। ਪਾਪ ਨੂੰ ਪਾਪ ਕਹਿਣਾ ਹੀ ਪਾਪ ਹੋ ਗਿਆ ਹੈ। ਅਸੀਂ ਸੁਣਦੇ ਹਾਂ, ‘‘ਪਰ ਮੈਂ ਇਕ ਭੱਦਰ ਪੁਰਖ ਹਾਂ, ਭਲਾ ਮਾਨਸ ਹਾਂ।’’ ਨਹੀਂ! ਤੁਸੀਂ ਤਾਂ ਪਾਪੀ ਹੋ ਜਿਸ ਨੂੰ ਤੌਬਾ ਦੀ ਲੋੜ ਹੈ।

ਹੇਠਾਂ ਦਿੱਤੀਆਂ ਰੂਪਰੇਖਾਵਾਂ ਲਈ ਜਿਹੜੀਆਂ ਚਰਚ ਬੁਲਿਟਨਾਂ ਵਿਚ ਵੇਡੀਆਂ ਜਾ ਚੁੱਕੀਆਂ ਹਨ, ਅਸੀਂ ਡੇਵਿਡ ਫੈਡਸ ਦੇ ਸੁਕਰਗੁਜ਼ਾਰ ਹਾਂ:

ਪਾਪ ਦੀਆਂ ਤਿੰਨ ਹਕੀਕਤਾਂ

- (1) ਪਾਪ ਇਕ ਕਰਜ਼ਾ ਹੈ (ਮੱਤੀ 6: 12-15)।
- (2) ਪਾਪ ਸਾਨੂੰ ਪਰਾਏ ਬਣਾ ਦਿੰਦਾ ਹੈ (ਯਸਾਯਾਹ 59: 1, 2; ਰੋਮੀਆਂ 3: 10, 23)।
- (3) ਪਾਪ ਸਾਨੂੰ ਮੁਰਦੇ ਐਲਾਨਦਾ ਹੈ (ਅਫਸੀਆਂ 2: 1)।

ਮੁਕਤੀ ਦੀਆਂ ਤਿੰਨ ਹਕੀਕਤਾਂ

- (1) ਯਿਸੂ ਨੇ ਸਾਨੂੰ ਛੁਡਾਇਆ (ਅਫਸੀਆਂ 2: 13-15)।
- (2) ਯਿਸੂ ਨੇ ਸਾਨੂੰ ਮਿਲਾਇਆ (ਅਫਸੀਆਂ 2: 16; 2 ਕੁਰਿੰਧੀਆਂ 5: 17-21)।

(3) ਜਿਸੁ ਸਾਨੂੰ ਨਵਾਂ ਜਨਮ ਦੁਆਉਂਦਾ ਹੈ (ਯੂਹੇਨਾ 3:3, 5, 7; 2 ਕੁਰਿੰਬੀਆਂ 5:17; 1 ਪਤਰਸ 1:18-25)।

ਖੁਦਾ ਪਾਪ ਨੂੰ ਸਾਥੋਂ ਵੱਧ ਨਫਰਤ ਕਰਦਾ ਹੈ। ਪਾਪ ਨੂੰ ਨਾਪਣ ਦਾ ਸਾਡਾ ਪੈਮਾਨਾ ਖੁਦਾ ਹੈ ਨਾ ਕਿ ਸਮਾਜ ਜਾਂ ਅਸੀਂ ਆਪ। ਪਾਪ ਕੋਈ ਵੀ ਹੋਵੇ ਉਸ ਦੀ ਸਭ ਤੋਂ ਮਾੜੀ ਗੱਲ ਇਹੀ ਹੈ ਕਿ ਉਹ ਖੁਦਾ ਦੇ ਖਿਲਾਫ਼ ਹੈ। ਹਰ ਪਾਪ ਦਾ ਕਾਰਣ ਕਾਮਨਾ (ਯਾਕੂਬ 1:12-15) ਭਾਵ ਜੋ ਮਨੁੱਖ ਦੇ ਦਿਲ ਵਿਚ ਚੱਲਦਾ ਹੈ, ਹੁੰਦੀ ਹੈ। ਤਾਂ ਵੀ ਯਾਦ ਰੱਖੋ, ਖੁਦਾ ਪਾਪੀਆਂ ਲਈ ਹੀ ਤਾਂ ਕੰਮ ਕਰਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਪਾਪ ਨਾ ਕਰਨ ਨਾਲ “ਬਹੁਤੇ” ਸੰਤੁਸ਼ਟ ਨਹੀਂ ਹਨ। ਯੂਹੇਨਾ ਚਾਹੁੰਦਾ ਸੀ ਕਿ ਪਾਪ ਬਿਲਭੁਲ ਨਾ ਕੀਤਾ ਜਾਵੇ (1 ਯੂਹੇਨਾ 2:1, 2)। ਜਿਨੀ ਵੱਧ ਮੇਰੀ ਉਮਰ ਹੋਵੇਗੀ, ਉਨਾਂ ਹੀ ਸੁਰਗ ਮੇਰੇ ਲਈ ਵੱਧ ਹਕੀਕਤ ਹੋਵੇਗਾ। ਉਸ ਸ਼ਾਨਦਾਰ ਥਾਂ ਵਿਚ, ਕੋਈ ਪਾਪ ਨਹੀਂ ਹੋਵੇਗਾ!

### ਸੁਕਰਗੁਜ਼ਾਰੀ ਅਤੇ ਸੰਤੁਸ਼ਟੀ

ਹਲੀਅੀ ਨਾਲ ਸੁਕਰਗੁਜ਼ਾਰੀ ਆਉਂਦੀ ਹੈ। ਦਿਨ ਭਰ ਆਪਣੇ ਤਰੀਕੇ ਨਾਲ ਦੁਆ ਕਰੋ। ਦਿਨ ਭਰ ਆਪਣੇ ਤਰੀਕੇ ਨਾਲ ਤਾਰੀਫ਼ ਕਰੋ। ਜਿਹੜੀਆਂ ਬਰਕਤਾਂ ਤੁਹਾਨੂੰ ਮਿਲਦੀਆਂ ਹਨ, ਉਨ੍ਹਾਂ ਨੂੰ ਇਕ ਇਕ ਕਰਕੇ ਗਿਣੋ। ਸਾਨੂੰ ਖੁਦਾ ਤੋਂ ਹਰ ਰੋਜ਼ ਸਾਹ ਲੈਣ, ਜਿੰਦਾ ਰਹਿਣ, ਅਨੰਦ ਕਰਨ ਦੀਆਂ “ਬੇਸੂਮਾਰ” ਬਰਕਤਾਂ ਮਿਲਦੀਆਂ ਹਨ। ਖੁਦਾ ਦੀ ਬੰਦਰੀ ਕਰਨਾ ਉਸ ਦੀ ਸੁਕਰਗੁਜ਼ਾਰੀ ਕਰਨਾ ਹੀ ਤਾਂ ਹੈ। ਸੁਕਰ ਨਾ ਕਰਨਾ ਦੁਨੀਆਂ ਦਾ ਜ਼ਬਾਨੀ ਨਿਆਮ ਹੈ। ਰੋਜ਼ ਖੁਦਾ ਦਾ ਸੁਕਰ ਕਰੋ। ਇੱਕੀ ਦਿਨਾਂ ਤਕ ਇੱਕੋ ਹੀ ਗੱਲ ਕਰਦੇ ਰਹਿਣ ਨਾਲ ਉਹ ਆਦਤ ਬਣ ਜਾਂਦੀ ਹੈ। ਸੁਕਰਗੁਜ਼ਾਰੀ ਨੂੰ ਆਪਣੀ ਆਦਤ, ਆਪਣਾ ਸੁਭਾਅ ਬਣਾ ਲੈਵੋ। ਭੁਝ ਵੀ ਹੋ ਜਾਵੇ ਸੁਕਰ ਕਰਨਾ ਨਾ ਛੱਡੋ, (1 ਬੱਸਲੁਨੀਕੀਆਂ 5:18)। ਖੁਦਾ ਸਾਥੋਂ ਕੀ ਚਾਹੁੰਦਾ ਹੈ? ਉਹ ਸਾਥੋਂ ਸੁਕਰੀਆ ਸ਼ਬਦ ਸੁਣਨ ਦਾ ਚਾਹਵਾਨ ਹੈ! ਮੰਗਤੇ ਹੋਰ ਕਹਿ ਵੀ ਕੀ ਸਕਦੇ ਹਨ?

ਰੋਜ਼ ਚੱਲਣ ਤੋਂ ਭਾਵ ਖੁਦਾ ਦੀ ਜ਼ਰੂਰੀ ਵਿਚ ਪੂਰੀ ਤਰ੍ਹਾਂ ਨਾਲ ਅਨੰਦ ਨਾਲ ਚੱਲਣਾ ਹੈ। ਸਾਡੇ ਵਿੱਚੋਂ ਬਹੁਤੇ ਲੋਕ ਕਦੇ ਸੰਤੁਸ਼ਟ ਨਹੀਂ ਹੁੰਦੇ, ਪਰ ਪੌਲਸ ਨੂੰ ਅਜਿਹੀ ਕੋਈ ਦਿੱਕਤ ਨਹੀਂ ਸੀ। ਉਸ ਨੇ ਚੰਗੇ ਅਤੇ ਮਾੜੇ ਹਰ ਵਕਤ ਸੰਤੁਸ਼ਟ ਹੋਣਾ ਸਿੱਖ ਲਿਆ ਸੀ (ਫਿਲਿੱਪੀਆਂ 4:11-13)। ਆਪਣੇ ਤਜਰਬੇ ਨਾਲ ਮੈਂ ਖੁਸ਼ਗਲੀ ਦੀ ਥਾਂ ਕੰਗਾਲੀ ਵਿਚ ਅਗਰਾ ਨਾਲ ਰਹਿ ਸਕਦਾ ਹਾਂ। ਬੜੇ ਪੱਟ ਲੋਕ ਕਾਮਯਾਬੀ, ਦੌਲਤ ਅਤੇ ਤਾਕਤ ਨੂੰ ਪਚਾ ਪਾਉਂਦੇ ਹਨ। ਇਕ ਗਰੀਬ ਦੋਸਤ ਦਿਨਾਂ ਵਿਚ ਹੀ ਅਮੀਰ ਬਣ ਗਿਆ। ਉਸ ਨੇ ਆਪਣੀ ਜ਼ਿੰਦਗੀ ਦਾ ਤੌਰ ਤਰੀਕਾ ਤਾਂ ਨਹੀਂ ਬਦਲਿਆ ਪਰ ਆਪਣਾ ਸੁਭਾਅ ਜ਼ਰੂਰੀ ਖੁਲਾਬ ਕਰ ਲਿਆ। ਰੋਂਦੇ ਹੋਏ ਮੈਂ ਉਸ ਨੂੰ ਆਖਿਆ, ‘‘ਮੈਨੂੰ ਤੂੰ ਉਦੋਂ ਵਧੀਆ ਲਗਦਾ ਸੀ ਜਦ ਤੂੰ ਗਰੀਬ ਸੀ।’’ ਸੰਤੁਸ਼ਟੀ ਇਹ ਨਹੀਂ ਹੈ ਕਿ ਸਾਡੇ ਕੋਲ ਕੀ ਹੈ ਬਲਕਿ ਇਹ ਹੈ ਕਿ ਅਸੀਂ ਕੌਣ (ਕਿਸ ਦੇ) ਹਾਂ। ਸੰਤੁਸ਼ਟੀ ਪਾਉਣਾ ਨਹੀਂ ਬਲਕਿ ਸੰਤੁਸ਼ਟ ਹੋਣਾ ਹੈ।